

#### VARDHMAN SPECIAL STEELS LIMITED

CHANDIGARH ROAD LUDHIANA-141010, PUNJAB

T: +91-161-2228943-48

F: +91-161-2601048, 2222616, 2601040

E: secretarial.lud@vardhman.com

Ref. VSSL:SCY:JULY:2022-23

Delivering Excellence. Since 1965.

Dated: 26-July-2022

BSE Limited, New Trading Ring, Rotunda Building, P.J. Towers, Dalal Street, MUMBAI-400001. Scrip Code: 534392

The National Stock Exchange of India Ltd, Exchange Plaza, Bandra-Kurla Complex, Bandra (East), MUMBAI-400 051

Scrip Code: VSSL

Sub: Newspaper publication of Financial Results for the Quarter ended 30th June, 2022.

Dear Sir/Madam,

Pursuant to Regulation 30 and other applicable provisions of the SEBI (Listing Obligations and Disclosure Requirements) Regulations, 2015, please find enclosed herewith copy of newspaper publication of Financial Results for the Quarter ended 30<sup>th</sup> June, 2022 published in "Desh Sewak" and "Business Standard" on July 26, 2022.

This is for your information and records.

Thanking you,

FOR VARDHMAN SPECIAL STEELS LIMITED

COMPANY SECRETARY

#### JYOTHY LABS LIMITED

(CIN: L24240MH1992PLC128651)

Registered Office: Ujala House, Ramakrishna Mandir Road, Kondivita, Andheri East, Mumbai - 400059.

### STATEMENT OF STANDALONE/CONSOLIDATED FINANCIAL RESULTS FOR THE QUARTER ENDED JUNE 30, 2022

								(No III lace)		
		Standalone				Consolidated				
		Quarter ended			Quarter ended			Year ended		
Particulars	30.06.2022	31.03.2022	30.06.2021	31.03.2022	30.06.2022	31.03.2022	30.06.2021	31.03.2022		
	Unaudited	Audited (Note 2)	Unaudited	Audited	Unaudited	Audited (Note 2)	Unaudited	Audited		
Total Income from operations (net)	58,581	53,737	52,194	2,16,627	59,720	54,671	52,540	2,19,649		
Net Profit before tax	6,117	4,369	4,756	18,321	5,672	4,471	5,034	19,692		
Net Profit after tax	5,219	3,852	4,009	15,613	4,773	3,694	4,020	15,913		
Total comprehensive income for the period [comprising profit for the period (after tax) and other comprehensive income (after tax)]	5,227	3,930	3,932	15,601	4,737	3.780	3,950	15,909		
Paid up Equity Share Capital	3,672	3,672	3,672	3,672	3,672	3,672	3,672	3,672		
Reserves (excluding Revaluation Reserves)				90,618				1,40,684		
Earnings Per Share of face value Re 1/- each										
Basic earnings per share (Rs)	1.42	1.05	1.09	4.25	1.32	1.03	1.12	4.41		
Diluted earnings per share (Rs)	1.42	1.05	1.09	4.25	1.32	1.03	1.12	4.41		
	Not	Not	Not		Not	Not	Not			
	Annualised	Annualised	Annualised	Annualised	Annualised	Annualised	Annualised	Annualised		

- 1. The above unaudited financial results of the Company for the quarter ended June 30, 2022 were reviewed by the Audit Committee and approved by the Board of Directors at their meeting held on July 25, 2022.
- 2. The figures for the quarter ended March 31, 2022 are the balancing figures between the audited figures in respect of the full financial year and unaudited published figures upto the third quarter for the respective years. Also the figures upto the third quarter had been reviewed and not subject to audit.
- 3. For more details on results, visit investor center section of the Company's website at www.jyothylabs.com and financial result under corporates section of Stock Exchange's Website at www.nseindia.com and www.bseindia.com.

For and on behalf of the Board of Directors

Place: Mumbai Date: July 25, 2022

M.R. Jyothy Managing Director DIN: 00571828



Adfactors 176

# Vardhmān

Regd. Office: Vardhman Premises, Chandigarh Road, Ludhiana-141010 Website: www.vardhmansteel.com. E-mail: secretarial.lud@vardhman.com CIN: L27100PB2010PLC033930, PAN: AADCV4812B

	T		Quarter Ended		(Rs. In Lakh
Sr.	Particulars		Year Ended		
No.		30 June, 2022	31 Mar, 2022	30 June, 2021	31 Mar, 2022
		Unaudited	Audited	Unaudited	Audited
1	Total Income from Operations	47,507.51	36,486.24	33,277.97	139,735.17
2	Net Profit/(Loss) for the period (before Tax,	4,062.79	4,893.18	4,268.55	15,833.56
	Exceptional and /or extraordinary items)				
3	Net Profit/(Loss) for the period before tax	4,062.79	4,893.18	4,268.55	15,833.56
	(after Exceptional and/or extraordinary items)				
4	Net Profit/(Loss) for the period after tax	3,029.60	2,919.29	2,779.73	10,075.04
	(after Exceptional and/or extraordinary items)				
5	Total Comprehensive Income for the period	3,034.90	2,888.63	2,796.20	10,093.79
	[Comprising Profit / (Loss) for the period				
	(after tax) & Other Comprehensive Income				
	(after tax)]				
6	Paid-up equity capital (face value Rs. 10/-	4,056.12	4,056.12	4,050.70	4,056.12
	per share)	·			
7	Reserves (excluding revaluation reserve)	54,484.45	51,439.92	44,695.23	51,439.92
8	Securities Premium Account	14,518.99	14,518.99	14,468.74	14,518.99
9	Net worth	58,540.57	55,496.04	48,745.93	55,496.04
10	Paid up debt Capital / Outstanding debt	-	-	-	
11	Outstanding Redeemable Preference shares	-	-	-	
12	Debt Equity Ratio (times)	0.30	0.23	0.50	0.2
13	Earnings Per Share (of Rs. 10/- each) (for				
	continuing and discontinued operations)				
	(a) Basic	7.47	7.20	6.86	24.8
	(b) Diluted	7.42	7.15	6.82	24.7
14	Capital Redemption Reserve	-	-	-	

15 Debenture Redemption Reserve 16 Debt Service Coverage ratio

17 Interest Service Coverage ratio

1) The above is an extract of the detailed format of Quarterly Financial Results filed with the Stock Exchange under Regulation 33 of the SEBI (Listing Obligations and Disclosure Requirements) Regulations, 2015. The full format of the detailed Quarterly Financial Results are available on the websites of the Stock Exchanges i.e. www.bseindia.com and www.nseindia.com and also on website of the company www.vardhman.com www.vardhmansteel.com

1.14

10.16

1.15

10.56

- 2) The figures for the last quarter ended 31 March 2022, as reported in these unaudited financial results, are the balancing figures between audited figures in respect of the full financial year and the published year to date figures up to the end of third quarter of the relevant financial year.
- 3) For the other line items referred in Regulation 52 (4) of the Listing Regulations, pertinent disclosures have beer made to the Stock Exchanges i.e. BSE Limited and National Stock Exchange of India Limited and can be accessed on Company's website i.e www.vardhman.com / www.vardhmansteel.com and on the w
- Stock Exchanges i.e. www.bseindia.com and www.nseindia.com The Financial Results have been prepared in accordance with the Indian Accounting Standards (IND AS) as

prescribed under Section 133 of the Companies Act, 2013 read with relevant rules issued thereunde For Vardhman Special Steels Ltd.

1.38

8.82

2.97

8.41

(Sachit Jain) Place: Ludhiana Vice-Chairman & Managing Director Date : 25 July, 2022



## TATA CAPITAL HOUSING FINANCE LIMITED

Registered Office: 11th Floor, Tower A, Peninsula Business Park, Ganpatrao Kadam Marg, Lower Parel, Mumbai - 400013

Corporate Identity Number: U67190MH2008PLC187552

Website: www.tatacapital.com Extract of Financial Results for the quarter ended June 30, 2022

(Rs. in lakh)

		Quarte	Year ended	
	Particulars	June 30,	June 30,	March 31,
	T di tiodidio	2022	2021	2022
L		(Unaudited)	(Unaudited)	(Audited)
1	Total Income from Operations	80,879	66,296	2,85,690
2	Net profit/(loss) for the period (before tax, exceptional items)	24,375	4,012	76,034
3	Net profit/(loss) for the period before tax (after exceptional items)	24,375	4,012	76,034
4	Net profit/(loss) for the period after tax (after exceptional items)	18,136	2,975	56,853
5	Total Comprehensive income for the period [comprising profit/(loss) for the period (after tax) and other comprehensive income (after tax)]	17,526	2,911	57,203
6	Paid-up share capital : - Equity Shares (Face value : Rs. 10 per share)	54,756	54,756	54,756
7	Reserves, excluding revaluation reserves	3,19,511	2,56,115	3,01,925
8	Securities Premium Account	1,85,672	1,85,672	1,85,672
9	Net worth	3,65,129	3,03,712	3,48,933
10	Paid up Debt Capital / Outstanding Debt	27,93,451	22,49,337	27,23,303
11	Outstanding Redeemable Preference Shares	-	-	-
12	Debt Equity Ratio	7.65	7.41	7.80
13	Earnings Per Share (of Rs. 10/- each) (for continuing and discontinued operations)			
	- Basic *	3.31	0.54	10.38
	- Diluted *	3.31	0.54	10.38
14	Capital Redemption Reserve	-	-	-
15	Debenture Redemption Reserve	-	-	-
16	Debt Service Coverage Ratio	NA	NA	NA
17	Interest Service Coverage Ratio	NA	NA	NA

<sup>\* (</sup>Not annualised for quarter ended June 30, 2022 and June 30, 2021)

### Notes: -

- The above is an extract of the detailed format of quarterly / annual financial results filed with the Stock Exchange under Regulation 52 of the Securities and Exchange Board of India ("SEBI") (Listing Obligations and Disclosure Requirements) Regulations, 2015. The full format of the guarterly / annual financial results are available on the website of the BSE Limited (www.bseindia.com), the National Stock Exchange of India Limited (www.nseindia.com) and the website of the Company (www.tatacapital.com).
- For the other line items referred in Regulation 52(4) of the SEBI (Listing Obligations and Disclosure Requirements) Regulations, 2015, the pertinent disclosures have been made to the BSE Limited and the National Stock Exchange of India Limited and can be accessed on www.bseindia.com and www.nseindia.com. respectively

For Tata Capital Housing Finance Limited

Mumbai

25 July 2022

Sd/-

**Anil Kaul** 

Managing Director

(DIN No.: 00644761)

anar spinning mills limited CIN: L17115PB1980PLC004341

Regd. Office: 373, Industrial Area-A, Ludhiana-141003 Phone : 0161-2600701-705, Fax : 0161-2222942 il : secnsm@owmnahar.com, Website : www.owmnahar.com

### NOTICE TO SHAREHOLDERS

Notice is hereby given to the Shareholders of the Company pursuant to the provisions of Section 124(6) of the Companies Act, 2013 ("the Act") read with the Investor Education an Protection Fund Authority (Accounting, Audit, Transfer and Refund) Rules, 2016 ("the Rules" as amended from time to time. The Act and the Rules, inter alia, contain provisions for trans of all shares in respect of which, the dividend has not been encashed/claimed by the hareholders for 7 (seven) consecutive years to the demat account of Investor Education ar Protection Fund (IEPF) Authority.

In compliance to the requirements set out in the Act and the Rules, the Company has alread dispatched the communication individually to the concerned shareholders at their registere addresses by post, whose equity shares are liable to be transferred to IEPF under the Rule and requesting them to claim the dividend by 31st August, 2022. The Company has als uploaded the complete details of such shareholders and shares due for transfer to the IEPF ccount on its website at the link: http://owmnahar.com/spinning/pdf/nsml\_unpaid\_2014 lividends and the shares that are due to be transferred to the IEPF

Notice is further given to all such shareholder(s) to forward the requisite documents a mentioned in the aforesaid communication to the Company or Registrar and Transfer Agent M/s. Alankit Assignments Limited, Alankit House, 4E/2, Jhandewalan Extension, New Delhi-110055, on or before 31st August, 2022 with a request for claiming the upaid dividend for the ancial year 2014-15 onwards so that the shares are not transferred to IEPF. Shareholde are requested to note that in case no communication is received, the equity shares in respec of which the dividend remains unlcaimed, shall be transferred by the Company to IEPF Authority as per IEPF Rules, without any further notice to the shareholders.

The shareholders may please note that the details uploaded by the Company on its webs shall be deemed adequate notice in respect of issue of the duplicate share certificate(s) by

the Company for the purpose of transfer of physical share(s) to the IEPE Authority. Please note that, both the unclaimed dividend and the shares transferred to the IEPI including all the benefits accruing on such shares, if any, can be claimed back from the IEPF Authority, after following the procedure prescribed by the Rules by making an application electronically (Form IEPF-5). Shareholders can also refer to the details available or ww.iepf.gov.in in this regard. No claim shall lie against the Company with respect to the unclaimed dividends and shares transferred to the IEPF Authority pursuant to the Rules.

In case shareholders have any query on the subject matter and the Rules, they may contact the Compliance Officer at 0161-5066255 or write an email at: secnsm@owmnahar.com or Company's Registrar and Transfer Agent at Tel. 011-42541234, e-mail: rta@alankit.com. For Nahar Spinning Mills Limited

Brij Sharma Place: Ludhiana Dated: 25.07.2022 Company Secretary & Compliance Officer

TTI ENTERPRISE LIMITED

CIN: L67120WB1981PLC033771
Registered Office: 1, R.N. Mukherjee Road, Martin Burn House, 4th Floor, Suite No. 22,
Kolkata-700001 Tel: +91 9446536580
Website: www.ttienterprise.net | Email ID: ttl1711@gmail.com NOTICE OF EXTRA-ORDINARY GENERAL MEETING

Notice is hereby given that the Extra-ordinary General Meeting ("ECGM") of the Company will be held on Friday, August 19, 2022 at 10:00 a.m. through Video Conferencing (VCV) other Audio Visual Means (OAVM) in compliance with all the applicable provisions of the Companies Act, 2013 ("the Act") and the Rules made thereunder and the SEBI (Listing Obligations and Disclosure Requirements) Regulations, 2015 ("Listing Regulation") read with General Circular No. 14/2020 dated April 8, 2020 read with General Circular No. 14/2020 dated April 13, 2020 read with General Circular No. 14/2020 dated April 13, 2020 read with General Circular No. 39/2020 dated December 31, 2020, 10/2021 dated June 23, 2021 and 20/2021 dated December 8, 2021 and 3/2022 dated May 5, 2022 issued by the Ministry of Corporate Affairs, Government of India (collectively referred to as "relevant circulars") followed by Circular issued by the SEBI (collectively referred to as "relevant circulars") to transact the business, as set out in the Notice calling the EOGM. Members attending the EOGM through VC/OAVM will be counted for the purpose of ascertaining the quorum under Section 103 of the Act. In compliance with the relevant circulars, the Notice of EOGM, inter-alia, including the e-voting instructions, have been sent only by electronic mode on Monday, July 25, 2022 to those Members whose email address are registered with the Company / Depository Participant (ICP) and to all Shareholders whose names appear on the Register Member / list of Beneficiary Owners as received from National Securities Depositores Limited (NSDL) / Central Depository Services (India) Limited (CDSL) as at the close of business hours on July 15, 2022. Members may note that the Notice of EOGM will also be available on the website of the Company tht1711@mall.com, website of the Stock Exchange I.e. BSE Limited at www.cse-india.com and National Securities Depository Limited ("NSDL") www.vsoting.nsdl.com.

In compliance with provisions of Section 108 of the Companies Act, 2013 read with the Companies (Management and Administration) Rules, 2014, the Company has offered electronic voting facility (remote e-voting) for transacting the business through NSDL to enable the Members to cast their votes electronically. Additionally, the facility for voting through electronic means shall also be made available at the time of EOGM and Members attending the meeting who have not already cast their vote by remote e-voting and e-voting at the EOGM are provided in the Notice.

Members whose names appears on the Register Members / Register of Beneficial Owners maintained by the Depositories as on the Cut Off date for voting i.e. August 12, 2022, shall be entitled to avail the facility of remote e-voting at the EOGM. Any person, who acquires Shares of the Company and become a Member after dispatch of the Notice but before cutoff date for voting i.e. August 12, 2022, may obtain the login id and password by sending a request to evoting@nsdl.co.in or contacting our RTA Niche Technologies Pvt. Ltd. Registrar & Share Transfer Agent at nichetechpl@nichetechpl.com.

The remote e-voting period would commence on August 16, 2022 (Tuesday) 9:00 A.M. (IST) and ends on August 18, 2021 (Thursday) 5:00 P.M. (IST). Members will not be able to cast their vote electronically beyond the said date and time and the remote e-voting module shall be disable for voting by NSDL thereafter Mr. Pooja Amit Gala (Practicing Company Secretary), has been appointed as a Scrutinizer for conducting the remote E-voting process at the EOGM. The Members who have cast their vote by remote e-voting prior to the EOGM may also attend the EOGM, but shall not be entitle to cast their vote again.

again.

Members holding Shares in physical form who have not registered their email address are requested to register their email addresses with respective depository participants and are requested to update their email addresses with Company's Registrar and Share Transfer Agent, M/s. Niche Technologies Pvt. Ltd., temporarily update their email address by accessing the link https://www.purvashare.com/email-and-phone-updation/for updating of e-mail! D and contact number and obtain Notice of EOGM and/or login details for joining the EOGM through VC/OAVM facility including e-voting.

Any query or grievance in relation to voting by e-voting can be addressed to the NSDL or Registrars of the Company M/s. Niche Technologies Pvt. Ltd. can be forwarded at email: evoting@nsdl.co.in or nichetechpl@nichetechpl.com.

By Order of the Bandd

## Aditya Birla Sun Life **Mutual Fund**

Aditya Birla Sun Life AMC Limited (Investment Manager for Aditya Birla Sun Life Mutual Fund) Registered Office: One World Center, Tower 1, 17th Floor, Jupiter Mills, Senapati Bapa

Marg. Elphinstone Road. Mumbai - 400 013, Tel.: 4356 8000, Fax: 4356 8110/8111, CIN: L65991MH1994PLC08081

Addendum No. 43/2022

Notice-cum-Addendum to the Scheme Information Document ("SID") and Key Information Memorandum ("KIM") of Aditya Birla Sun Life Fixed Term Plan - Series TT (153 days)

**Extension of New Fund Offer** 

NOTICE IS HEREBY GIVEN THAT, the closing date of the New Fund Offer ("NFO") of Aditya Birla Sun Life Fixed Term Plan - Series TT (153 days), a close ended income scheme. A relatively low interest rate risk and moderate credit risk ("the Scheme"), has been extended from Wednesday, July 27, 2022 to Thursday, July 28, 2022.

Accordingly, the NFO of the Scheme will now close for subscription on Thursday, July 28, 2022.

All other features and terms & conditions of the SID/KIM of the Scheme shall remain unchanged.

This Notice-cum-Addendum forms an integral part of the SID / KIM issued for the Scheme read with the addenda issued thereunder.

## For Aditya Birla Sun Life AMC Limited

(Investment Manager for Aditya Birla Sun Life Mutual Fund)

**Authorised Signatory** 

Mutual Fund investments are subject to market risks, read all scheme related documents carefully.

Place: Mumbai

Date: July 25, 2022



ਸੰਗਰਰ/25 ਜਲਾਈ : ਭਾਜਪਾ ਅੰਦਰ ਜਿੱਥੇ ਪੰਜਾਬ ਦੇ ਦੁਜੀਆਂ ਪਾਰਟੀਆਂ ਦੇ ਬੜੇ ਸੀਬ ਰਜਾਬ ਦੇ ਦੂਜਾਨਾ ਧਾਰਟਾਨਾ ਦੇ ਕੜ ਲੀਡਰ ਸਾਮਿਲ ਹੋ ਰਹੇ ਹਨ ਉਥੇ ਹੀ ਭਾਜਪਾ ਪਿੰਡਾਂ ਅੰਦਰ ਆਪਣਾ ਆਧਾਰ ਬਣਾਉਣ ਵਿੱਚ ਲਗਾਤਾਰ ਯਤਨਸੀਲ ਹੈ, ਇਸ ਮੁਹਿੰਮ ਨੂੰ ਉਸ ਸਮੇਂ ਬੜਾ ਹੁੰਗਾਰਾ ਮਿਲਿਆ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਦੇ ਪਿੰਡ ਰਾਮਪੁਰਾ ਵਿਖੇ ਵੱਡੀ ਗਿਣਤੀ ਵਿੱਚ ਲੋਕ ਭਾਜਪਾ

## .32 ਬੋਰ ਦੇ ਦੇਸੀ ਪਿਸਤੌਲ ਸਮੇਤ ਵਿਅਕਤੀ ਗਿਫ਼ਤਾਰ

ਕੇ.ਐਲ. ਮਕਸਰੀ/ਸਰਿੰਦਰ ਸਿੰਘ ਚੱਠਾ ਸ੍ਰੀ ਮੁਕਤਸਰ ਸਾਹਿਬ/25 ਜੁਲਾਈ : ਪੁਲਿਸ ਵੱਲੋਂ ਦੇਸੀ ਪਿਸਤੌਲ .32 ਬੋਰ ਸਮੇਤ 2 ਜਿੰਦਾ ਕਾਰਤੂਸ ਦੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਜ਼ਿਲ੍ਹਾ ਪੁਲਿਸ ਮੁੱਖੀ ਭਾ. ਸਚਿਨ ਗੁਪਤਾ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਬਲਕਾਰ ਸਿੰਘ ਪੀਪੀਐਸ ਉਪ ਕਪਤਾਨ ਮਲਿਚ ਚਸ ਭਿਵੀਕਨ ਮਲੋਟ ਦੀ ਤਹਿਨ।ਸੀ ਗੁਨਸ ਸਕ ।ਭਵਾਜਨ ਸਨਵ ਦਾ ਗੁਰਨੁਸਰਾ ਹੇਠ ਥਾਣਾ ਕਬਰਵਾਲਾ ਪੁਲਿਸ ਵੱਲੋਂ ਕਾਰਵਾਈ ਕਰਦ ਹੋਏ ਐਸਆਈ ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਕਬਰਵਾਲਾ ਦੀ ਟੀਮ ਵੱਲੋਂ ਦੌਰਾਨੇ ਨਾਕਾਬੰਦੀ 1 ਵਿਅਕਤੀ ਨੂੰ ਸਮੇਤ ਇਕ ਦੇਸੀ ਪਿਸਤੌਲ 32 ਬੋਰ ਅਤੇ ਜ਼ਿੰਦਾ ਕਾਰਤੂਸ ਦੇ ਕਾਬੂ ਕੀਤਾ ਗਿਆ

ਜ਼ਿਲਾ ਪੁਲਿਸ ਮੁੱਖੀ ਨੇ ਦੱਸਿਆ ਕਿ ਬਾਣਾ ਕਬਰਵਾਲਾ ਦੀ ਪੁਲਿਸ ਪਾਰਟੀ ਸਹਾਇਕ ਥਾਣੇਦਾਰ ਇੰਦਰਜੀਤ ਸਿੰਘ ਸਮੇਤ ਸਾਬੀਆਂ ਦੇ ਬਹਾਏ ਨਾਕਾਬੰਦੀ ਜੀਟੀ ਰੋਡ ਕੁੱਟਿਆਵਾਲੀ ਮੌਜਦ ਸੀ ਤਾਂ ਅਬਹੁਰ ਦੀ ਤਰਫੇਂ ਇਕ ਮੌਨਾ ਨੌਜਵਾਨ ਜਿਸਦੇ ਮੋਢੇ ਵਿੱਚ ਬੈਗ ਸੀ ਆਉਂਦਾ ਦਿਖਾਈ ਦਿੱਤਾ ਜਿਸਨੂੰ ਪੁਲਿਸ ਪਾਰਟੀ ਨੇ ਕਾਬੂ ਕਰਕੇ ਉਸਦਾ ਨਾਮ ਪੁੱਛਿਆ ਤਾਂ ਉਸਨੇ ਆਪਣਾ ਨਾਮ ਸੰਦੀਪ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਐਨਕੋਟ ਥਾਣਾ ਘਮਾਨਕਲਾ ਤਹਿਸੀਲ ਬਟਾਲਾ ਜਿਲ੍ਹਾ ਗੁਰਦਾਸਪੁਰ ਦੱਸਿਆ। ਜਿਸਦੀ ਤਲਾਸੀ ਕਰਨ ਤੇ ਉਸ ਪਸ਼ੇ ਇਕ ਦੇਸ਼ੀ ਪਿਸ਼ਕੋਲ 32 ਸੋਰ ਸਮੇਕ 02 ਜਿੰਦਾ ਕਾਰਤੂਸ ਬਰਾਮਦ ਹੋਏ। ਜਿਸਦੇ ਖਿਲਾਫ ਮੁਕਾੱਦਮਾ ਨੰਬਰ 114 ਮਿਤੀ 24\07\2022 ਅ\ਧ 25\54\59 ਆਰਮਜ ਐਕਟ ਥਾਣਾ ਕਬਰਵਾਲਾ ਵਿਖੇ ਦਰਜ ਕਰ ਲਿਆ ਗਿਆ ਹੈ। ਦੌਰਾਨੇ ਪੱਛਗਿੱਛ ਸੰਦੀਪ ਸਿੰਘ ਨੇ ਦੱਸਿਆ ਕਿ -ਉਸਨੇ ਇਹ ਦੇਸੀ ਪਿਸਤੌਲ ਸਮੇਤ 02 -ਜਿੰਦਾ ਹੌਂਦ 32 ਬੌਰ ਗੁਜਰਾਤ ਦੇ ਸੂਰਤ ਸ਼ਹਿਰ ਦੇ ਬਿੱਲੀ ਮੌਰਾ ਨਾਮਕ ਜਗ੍ਹਾ ਤੋਂ ਲਿਆ ਸੀ, ਜਿਸਨੂੰ ਮਾਨਯੋਗ ਅਦਾਲਤ ਮਲੇਟ ਵਿਖੇ ਪੇਸ਼ ਕਰਕੇ ਦੇ ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਮੁਕੱਦਮਾ

## ਪ੍ਰੀਤਮ ਸਿੰਘ ਨੇ ਬਤੌਰ ਐਕਸਰੇ ਇੰਚਾਰਜ ਸੰਭਾਲਿਆ ਅਹਦਾ



ਅਸ਼ੋਕ ਭਾਰਦਵਾਜ ਫਿਰੇਜ਼ਪੁਰ/25 ਜੁਲਾਈ : ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਪ੍ਰੀਤਮ ਸਿੰਘ ਸੀਨੀਅਰ ਰੇਡੀਓਗ੍ਰਾਫਰ ਨੇ ਪਦ ਉੱਨਤ ਹੋਣ ਉਪਰੰਤ ਬਠਿੰਡੇ ਤੋਂ ਸਿਵਲ ਹਸਪਤਾਲ

ਡਿਪਾਰਟਮੈਂਟ ਵਿਚ ਬਤੌਰ ਇੰਚਾਰਜ ਜੁਆਇਨ ਕੀਤਾ।ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਮਰੀਜ਼ਾਂ ਦੀ ਪਹਿਲ ਦੇ ਆਧਾਰ ਤੇ ਐਕਸਰੇ ਡਿਪਾਰਟਮੈਂਟ ਵਿਚ ਐਕਸਰੇ ਕੀਤੇ ਜਾਣਗੇ ਅਤੇ ਉਹ ਆਪਣੀ ੜਿਉਟੀ ਪੂਰੀ ਇਮਾਨਦਾਰੀ ਤਨਦੇਹੀ ਨਾਲ ਦੇ ਪਧਾਨ ਸੰਦੀਪ ਸਿੰਘ ਨਰਿੰਦਰ ਸ਼ਰਮਾ, ਸੁਤੰਤ ਸਿੰਘ ਅਤੇ ਹੋਰ ਕਈ ਆਗੂਆਂ ਨੇ ਪ੍ਰੀਤਮ ਸਿੰਘ ਜੀ ਨੂੰ ਜੀ ਆਇਆਂ ਆਖਿਆ ਅਤੇ ਉਨ੍ਹਾਂ ਨੂੰ ਡਿਊਟੀ ਜੁਆਇਨ ਕਰਨ ਤੇ ਵਧਾਈ ਦਿੱਤੀ।

ਵਿੱਚ ਸਾਮਿਲ ਹੋ ਗਏ। ਇਸ ਮੌਕੇ ਭਾਜਪਾ ਦੇ ਜਿਲਾ ਪ੍ਰਧਾਨ ਰਣਦੀਪ ਸਿੰਘ ਦਿਓਲ ਅਤੇ ਪੰਜਾਬ ਭਾਜਪਾ ਸੈਲਾਂ ਦੇ ਸੂਬਾ ਕੌਂਡਿਨੋਟਰ ਜਤਿੰਦਰ ਕਾਲੜਾ ਜੀ ਨੇ ਜਿੱਥੇ ਪਿੰਡ ਵਾਸੀਆਂ ਨੂੰ ਭਾਜਪਾ ਵਿੱਚ ਸਾਮਿਲ ਹੋਣ ਤੇ ਜੀ ਆਇਆਂ ਨੂੰ ਕਿਹਾ ਉਥੇ ਹੀ ਕਿਹਾ ਕਿ ਪੰਜਾਬ ਦੇ ਲੰਕਾਂ ਦਾ ਆਪ ਸਰਕਾਰ ਤੋਂ ਬੋਹਦ ਬੋੜੇ ਸਮੇਂ ਅੰਦਰ ਹੀ ਮੋਹ ਭੰਗ ਹੈ ਬੁਕਿਆ ਹੈ ਤੇ ਅੱਜ ਸਾਰਾ ਪੰਜਾਬ ਭਾਜਪਾ

ਬੋਲੀ ਸੂਚਨਾ ਜੂਹ ਗ੍ਰਾਮ ਪੰਚਾਇਤ ਪਿੰਡ ਨਗਲੀਆ ਵਿਖੇ ਜ਼ਾੂਰ ਗ੍ਰਾਮ ਪੰਚਾਇਤ ਪਿੰਡ ਨਗਲੀਆਂ ਵਿਖੇ ਸ਼ਾਮਲਾਤ ਪੰਚਾਇਤੀ ਜਮੀਨ ਤੇ ਝੂਡਾਂ ਦੀ ਬੋਲੀ ਕਰਵਾਈ ਜਾ ਰਹੀ ਹੈ। 8/8/2022 ਕਿਸੇ ਵੀ ਠੋਕੇਦਾਰ ਨੇ ਬੋਲੀ ਦੇਣੀ ਹੋਵੇ ਦੇ ਸਕਦਾ ਹੈ।

ਦਾ ਹੈ। ਸਰਪੰਚ, ਗ੍ਰਾਮ ਪੰਚਾਇਤ, ਨਗਲੀਆਂ, ਜਿਲਾ ਐਸ.ਏ.ਐਸ ਨਗਰ



स्त्रां पूर्व सार्वाच्या है जी क्षेत्रीय के स्त्रां के स्तरा के स्त्रां के स्त्रां के स्त्रां के स्त्रां के स्त्रां के स्तरा के स्त्रां के स्त्रां के स्त्रां के स्त्रां के स्त्रां के स्तरा के स्त्रां के स्त्र

ਦੇਵਾਰਜ਼ ਕੁਨੀ, ਦਸ਼ਗੜ੍ਹ ਦੋ ਪੰਜਾਬ ਪੁਲਿਸ ਪ੍ਰਾਇਮਰੀ ਕੋਨਜ਼ਮਰ ਸਟੋਰ ਸਹਿਰਦੀ ਸਭਾ ਲਿਮ: ਮੋਹਾਲੀ ਦੇ ਸ਼ਰੂਹ ਮੋਸ਼ਗ ਨੂੰ ਸੂਚਿਤ ਕੀਤਾ ਜਦਾ ਹੈ ਜਿ ਸਭਾ ਦੀ ਪ੍ਰਸੰਬਲ ਨਹੇਟੀ ਦੀ ਦੇਵ ਸਿਗੀ 21/08/2022 ਅਤੇ 22/08/2022 ਨੂੰ ਜ਼ਰਦੇ 9 ਵੱਚ ਕਮਿਉਨੀਨਾਂ ਨੈਟਰ, ਜ਼ੋਸ-2, ਮੋਹਾਲੀ ਵਿਚੋਂ ਹੋਈ ਹੈ। ਸੋਨਤੀ ਹੈ ਜ਼ਿਸ਼ਨ ਸੰਦਾਰੀ ਵਿਚੋਂ ਹੋਈ ਹੈ। ਸੋਨਤੀ ਹੈ ਜ਼ਰਦੇ ਸੰਦਾਰ ਸਿਰਦੀਸ਼ਪ ਸੰਸੀਥੀ ਆਪਣੇ ਅਸਲ ਦਸਤਾਵੇਜ਼ ਅਤੇ ਪਰਿਚਾਣ ਪੰਜਾਬ ਸਮੇਤ ਸਮੇਂ ਸਿਰਦ ਹਾਜ਼ਾ ਹੋਏ ਜੀ ਜ਼ਰਦੇ ਸ਼ਰਦੇ ਸ਼ਰਦਾਰ ਹੋਏ ਜੀ। ਦੇਰ ਸਿੰਸਲ ਪੁਲਿਸ ਵੀ ਕੋਰਸੂਆ ਸਟੇਰ ਸਮਿਤਰਾਜ਼ ਸਭਾ ਲਿਮ: ਮੋਹਾਰੀ ਸਨੋਟ ਸਮਿਤਰਾਜ਼ ਸਭਾ ਲਿਮ: ਮੋਹਾਰੀ

ਸਟੇਰ ਸਹਿਕਾਰੀ ਜਾਂਦ ਜਿਸ: ਮੰਦਾਰੀ
ਸਮਝੰਬ ਦੀ ਅਰਥੀਤ ਜਿਸ਼ ਜ਼ਿਲ੍ਹਾਂ ਜ਼ਿਲ੍ਹੀ ਦੀ ਜ਼ਿਲ੍ਹਾਂ ਦੀ ਜਿਸ਼ ਜ਼ਿਲ੍ਹਾਂ ਦੀ ਜ

महत्त्वाच्या अर्थन स्वाचित्र के प्रदानक प्रदेशी रूपना कर प्राथम किया था ती शिक्षा 1. स्वपृति मित्र पुरान 3. मित्र के प्रदान क्षेत्र के प्रदान 4. अरुपति स्वाच्या क्ष्मित्र क्षामित्र क्ष्मित्र क्ष्

भागेरू भारत, पुरी, खेणिया हुँ बेक्ट प्रिचन बंदा | में ब्लिट के प्रतिकृति के प्रति

## ਫਿਰੌਜਪੁਰ ਵਿਖੇ ਐਕਸਰੋ ਫਿਰੌਜਪੁਰ ਵਿਖੇ ਐਕਸਰੋ ਫੇਡਬੈਂਕ ਫਾਇਨੈੱਸ਼ੀਅਲ ਸਰਵਿਸਜ਼ ਲਿਮ. ਨਿਲਾਮੀ ਨੋਟਿਸ

भाग तम प्राप्तक हूँ पूषिव वीडा सांचा वे सि बेडबैंव बारिटीमी अविस्मात किरिडा, ते सिडाई परिकार (वेट सिंध) वी उका बाराध्या समें सि डिक्सक्ट से गांजवीत भी बातकारी वाहें या देश कर के स्वार्थ में से बेडबिट्या की प्राप्तक के बाराध्या के सिंध मेरे वे बोडिया को की प्राप्त के सिंध मेरे के बोडिया मार्था के सिक्स के सिंध के सिंध मेरे के सिंध की सिंध की सिंध की सिंध की सिंध की सिंध 1200 बड़े डेंब वेंबजी। दिवा जिल्ला प्रशासिक पूर्व वेट डंब साची कोव

00(307,000(312 ਜੇਕਰ ਸਥਾਨ ਜਾਂਮਿਤੀ ਵਿਖੇ ਤਬਦੀਲੀ ਹੁੰਦੀ ਹੈ ਤਾਂਵੈਸਬਸਾਇਟ ਜ਼ੰਕਰ ਸ਼ਾਹਨ ਜਾਂ ਮਿਤੀ ਵਿਖੇ ਤਬਦੀਨੀ ਹੁੰਦੀ ਹੈ ਤਾਂ ਵੱਸਸ਼ਸ਼ਾਨਿਤ www.fedina.com 'ਤੇ ਦਸ਼ਸ਼ਾਈ ਜਾਂਦਰੀ ਮਾਰੇ ਬਾਹੀਦਾਰ ਸ਼ਿਤਾ ਨੇਜ਼ਾਂ ਦੀ ਸੋਧੀ ਮਨ੍ਹਾਰ ਜਾਂ ਖਾਰਜ ਵੇਣ ਬਾਰੇ ਵਿਧੀ ਅਨੁਸਤ ਦੇਸ਼ ਦਿੱਤਾ ਜਾਂਦੀ ਹਾ ਯੂਧਰਜ਼ ਜੰਅਪਣ ਹੀਰਵੇਣ ਡਕਾਰਉਣਾ ਵਧੀਦਾਂ ਹਨ ਉਹ ਸ਼ਣਦੀਆਂ ਦਿਨਾ ਤੇ ਸ਼ਸ਼ਤਾਂ ਸਨ੍ਹਾਰਾ ਮਿਤੀ 06.08.2022 ਨੂੰ ਜਾਂ ਪੀਰਨਾ ਸੰਸੰਧਤ ਬ੍ਰਾਂਚ ਵਿੱਚ ਜਿਸ਼ਾਂ ਉਨ੍ਹਾਂ ਦੇ ਗੀਸ਼ਣੇ ਗਿਣਵੀ ਨੇਜ਼ ਹਨ, ਪਹੁੰਚ ਕਰਨ ਜਾਂ ਦਿੱਤੇ ਨੇਸ਼ਤਾਂ 'ਤੋਂ ਸੰਨਸ਼ਤ ਕਰਨ।

ਪਰਕ ਕਰਨ। ਨਲਾਮੀ ਸਬੰਧਤ ਬਾਂਚ ਵਿਖੇ ਰੋਵੇਗੀ, ਜੰਕਰ ਕਿਸੇ ਕਾਰਨ ਨਿਲਾਮੀ ਮਿੱਥੀ ਮਿਤੀ ਨਨਾਮਾ ਸਥਪਤ ਦ੍ਰਦੇ ਪਦ ਚੁਆਜ਼ ਸਾਲ ਕਰ ਕਾਰਨ ਨਨਾਮਾ ਸਿਖ ਸਤਾ ਨੂੰ ਪੂਰੀ ਨਸ਼ੀ ਹੁੰਦੀ ਤਾਂ ਨਿਨਾਮੀ ਅਗਲੇ ਕਾਰਜ ਵਾਲੇ ਦਿਨ ਸਾਡੀ ਚੋਡਬਸਾਇਟ ਤਿੰ ਵੰਗਵੇਂ ਦਰਸ਼ਾਉਣ ਉਪਰੰਤ ਕੀਤੀ ਜਾਵੇਗੀ। ਇਸ ਸਬੰਧੀ ਹੋਰ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਜਾਵੇਗੀ।

ਜਾਣਕਾਰ। ਜਾਰਾ ਨਹਾਂ ਕਾਤਾ ਜਾਦਗਾ। ਮਿਤੀ: 26.07.2022 ਲਈ, ਸਹੀ/- ਅਧਿਕਾਰਤ ਹਸਤਾਖਰੀ ਸਥਾਨ: ਪੰਜਾਬ ਫੈਡਬੈਂਕ ਫਾਇਨੈੱਸੀਅਲ ਸਰਵਿਸ਼ ਲਿਮਟਡ

ਪਿੰਡ ਰਾਮਪਰਾ ਦੇ ਵੱਡੀ ਗਿਣਤੀ ਪਰਿਵਾਰ ਭਾਜਪਾ 'ਚ ਸ਼ਾਮਲ ∣ਮਾਲੇਰਕੋਟਲਾ ਦੇ ਪੱਤਰਕਾਰ ਭਾਈਚਾਰੇ ਵੱਲੋਂ ਪ੍ਰੈਸ ਕਲੱਬ ਬਣਾਉਣ ਲਈ ਡੀਸੀ ਨੂੰ ਮੰਗ ਪੱਤਰ

ਸਲੀਮ ਮਾਲੇਰਕੋਟਲਾ/25 ਜੁਲਾਈ : ੁਮਾਲੇਰਕੋਟਲਾ ਨੂੰ ਵੱਲ ਦੇਖ ਰਿਹਾ ਕਿਉਂਕਿ ਜਿੱਥੇ ਵੀ ਭਾਜਪਾ ਦੀ ਸਰਕਾਰ ਹੈ ਉਥੇ ਸਰਕਾਰ ਦੇ ਕੰਮਾਂ ਅਤੇ ਜ਼ਿਲਾ ਬਣਿਆ ਇੱਕ ਸਾਲ ਤੋਂ ਉਪਰ ਦਾ ਸਮ ਦੀ ਸਰਕਾਰ ਹੈ ਉੱਕੇ ਸਰਕਾਰ ਦੇ ਕਸਾ ਅਤੇ ਲੋਕ ਭਲਾਈ ਸਕੀਮਾਂ ਕਾਰਨ ਦੌਬਾਰਾ ਤੋਂ ਸਰਕਾਰਾਂ ਬਣ ਰਹੀਆਂ ਹਨ ਤੋਂ 2024 ਦੀਆਂ ਲੋਕ ਸਭਾ ਚੌਣਾਂ ਅੰਦਰ ਪੰਜਾਬੀ ਜਿਨ੍ਹਾ ਗਣਆ ਇਕ ਸਾਲ ਤੇ ਉਪਰ ਦਾ ਸਮਾ ਹੋ ਚੁਕਿਆ ਹੈ ਪਰ ਮਾਲੇਰਕੋਟਲਾ ਵਿੱਚ ਲੋਕਡੰਤਰ ਦਾ ਚੌਥਾ ਥੋਮ ਕਹੇ ਜਾਣ ਵਾਲੇ ਪੱਤਰਕਾਰ ਭਾਈਚਾਰੇ ਦੇ ਬੈਠਣ ਲਈ ਅਤੇ ਪਤਰਕਾਰ ਭਾਈਵਾਰ ਦ ਬਠਣ ਨਹਾ ਅਤ ਪ੍ਰੈਸ ਕਾਨਫਰੇਸ ਕਰਨ ਲਈ ਪ੍ਰੈਸ ਕਲੱਬ ਦਾ ਹੋਣਾ ਇੱਕ ਤ੍ਰਾਸਦੀ ਬਣੀ ਹੋਈ ਹੈ ਜਿਸ ਦੇ ਕਾਰਨ ਪੱਤਰਕਾਰ ਭਾਈਚਾਰੇ ਨੂੰ ਕਾਫੀ ਦਾਆਂ ਨੂੰ ਬਹੁਤ ਬੜਾ ਫਤਵਾ ਦੇਣ ਜਾ ਰਹੇ ਹਨ। ਇਸ ਮੌਕੇ ਜਿਲ੍ਹਾ ਮੀਤ ਪ੍ਰਧਾਨ ਸੁਰੇਸ ਬੋਦੀ, ਜਿਲ੍ਹਾ ਆੜਤੀਆ ਸੈਲ ਦੇ ਪ੍ਰਧਾਨ ਰਾਜਿੰਦਰ ਗੋਇਲ, ਸਪੋਰਟਸ ਸੈਲ ਦੇ LOST/FOUND

ਪ੍ਰਧਾਨ ਮਨਜੀਤ ਸਿੰਘ, ਰਿਸੂ ਕਾਂਸਲ,ਚਾਂਦੀ ਰਾਮ ਰਾਮਪੁਰਾ, ਨੀਤਿਨ, ਵਿਸਾਲ ਆਦਿ

सा भूमार मार्ग ।

स-अस्पारक हो आहु धूक्का सामी
स-अस्पारक हो आहु धूक्का सामी
आहु के दुस्ताओं किया है। स्टेंक्ट
स्वार के दुस्ताओं किया है। स्टेंक्ट
सार्थ के दुस्ताओं किया है। स्टेंक्ट
सार्थ के स्वार असी
सार्थ के असे
सार्थ के सार्थ के सार्थ के असे
सार्थ के सार्थ के सार्थ के असे
सार्थ के सार्थ के सार्थ के सार्थ
सार्थ के सार्थ
सार्थ के सार्थ के सार्थ
सार्थ के सार्थ के सार्थ
सार्थ के सार्थ
सार्थ के सार्थ
सार्थ के सार्थ के सार्थ
सार्थ के सार्थ
सार्थ के सार्थ
सार्थ के सार्थ के सार्थ के सार्थ
सार्थ के सार्थ के सार्थ के सार्थ
सार्थ के सार्थ के सार्थ के सार्थ के सार्थ
सार्थ के सार्थ के सार्य के सार्थ के सार्थ के सार्थ
सार्थ के सार्य के सार्थ के सार्थ के सार्थ के सार्य के सार्थ के सार्थ के सार्य के

ਐਡਸਿਨਸਟਰੇਟਰ, ਨਿਊ ਮੰਡੀ ਟਾਊਨਸਿਪਸ, ਪੰਜਾਬ। ਮੰਡੀ ਭਾਵਨ ਸੋਕਟਰ 65ਵੇਂ ਮੰਦਾਨੀ ਪੰਜਾਬ।

श्वलंध्रव वावीकरण

ਰਾਮ ਰਾਮਪੁਰਾ, ਵੀ ਮੌਜੂਦ ਸਨ।

मयो/-रुपप्टम अधिमोरू यर्रेस ਨੇਬਰ : 300/ਰਭਾਰ ਮਿਤੀ : 22.7.2022

प्रशिक्त 12.7.2.022 प्रतिक्र किंद्रण आग-स-स्वेत-६५, शिली- वेळा १८ ध्यार प्री- स्वाक्री के प्रोक्ती सुवस्ते के स्वाक्ती हो अन्यव्य किंद्रा अपने के रिक्ता प्रदान विश्व अपने हो अपने प्रतिक्रमात्र के प्रत्यानि विश्व अपनीय की अपने किंद्रा अपने के रीक्षण्यान प्रतिक्रमात्र के स्वाक्ती के स्वाक्ती के स्वीक्षण्यान प्रत्यान, १८ प्रदान किंद्र का सामित्र के १३, १८ वर्ष १९ प्रदान किंद्र के स्वाक्ति के स्वीक्षण के १३, १८ १० प्रतिक्र के स्वाक्ति के स्वीक्षण के १३ प्रतिक्र के स्वीक्षण के स्वाक्ति के स्वीक्षण के १९ प्रतिक्रमात्र के स्वाक्ति के स्वाक्ति के स्वाक्ति के स्वाक्ति के स्वाक्तिक अपनेक्षण अपनेक्षण क्ष्मात्र के ਅਸਟੇਟ ਦੁਕਰਰ, ਯੂ.ਟੀ. ਓਗੰਗੜ੍ਹ ਸਨਮੁੱਖ ਸ੍ਰੀ ਹਰਜੀਤ ਸਿੰਘ ਸੰਧੂ, ਪੀਸ਼ੀਐਸ, ਅਸਿਸਟੇਟ ਆਫ਼ਸਰ, ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਸ੍ਰੀਮ ਸ਼ੁਕਾਰੀਆਂ ਸੀ ਲਾਲੇ तेरी है। पुष्तवाड इसडाबेसां से आवात 'डे प्रथाना इतरा-45, प्रेजी-विध्या, सी अव्यक्तित उन्हरित सी सार्ची है। सेवत विश्व स्थिताडी है हिस अवरार अवजीकड उन्हरीस स्वतः मर्बेची विश्व विकास सार्वेटी विद्यास है जो दिस हैं हिस है इस्ट डी 50 हिस्से से अवत तिअर जनडास्ट हैं हैड हिस्से अन्वता है सा हों।

ਯੂ.ਡਾ., ਚਲਾਗਾੜ੍ਹ (ਮਾਸਟਟ ਅਲਾਸਰ ਦੀਆਂ ਸ਼ਕਤੀਆਂ ਦੀ ਵਰਤ ਕਰਦੇ ਹੋਏ) ਵਿਸ਼ਾ :ਮਕਾਨ ਨੰ: 5, ਸੈਕਟਰ-20-ਦੇ, ਚੰਡੀਗੜ੍ਹ ਦਾ 50 ਫੀਸਦੀ ਹਿੱਸਾ ਸ਼੍ਰੀਮਤੀ ਬਲਵੰਤ ਕੌਰ ਦੀ ਗਜਿਸਟਰਡ ਕਸੀਅਤ ਮਿਤੀ : 22.11.1995 ਦੇ ਆਧਾਰ 'ਤੇ ਤਬਦੀਲ ਕਰਨ ਸਬੰਧੀ। ਆਮ ਜਨ ਸਧਾਰਨ ਤੋਂ ਸਾਰੇ ਸਬੰਧੀਆਂ ਨੂੰ ਸੂਚਿਤ

ੀ ਬਾਹੁੰਨੀ ਵਾਲਤੇ ਦੇ ਨਾਂ ਯੁੱਗਰ ਨਵਾ ਸ਼ਿਲਦਾ ਕੌਰ ਟਿਵਾਣਾ - ਉਤਰੀ ਸ਼ਲਪਾਨ ਕੌਰ - ਉਤਰੀ ਕਰਮਜੀਤ ਸਿੰਘ - ਪੁੰਤਰ ਬਰਪਾਨ ਕੌਰ - ਉਤਰੀ ਜਸਮਨ ਕੌਰ - ਉਤਰੀ ਜਸਮਨ ਕੌਰ - ਪੁੰਤਰੀ ਅੱਜ ਪਾਨ ਕੌਰ - ਪੁੰਤਰੀ ਵੈਵਲਜੀਤ ਸਿੰਘ - ਪੁੰਤਰ ਦੋਵਲਜੀਤ ਸਿੰਘ - ਪੁੰਤਰ ਦੋਵਲਜੀਤ ਸਿੰਘ - ਪੁੰਤਰ ਸੁਸ਼ਦੀਪ ਕੌਰ - ਪੁੰਤਰੀ

ਹਣ, ਡਾ. ਸਖਦੀਪ ਕੌਰ ਨੇ ਇਸ ਦਫ਼ਤਰ ਵਿਖੇ ਉਪਰੋਕਤ ਪਲਾਟ/ਅਕਾਨ ਦੇ 50 ਵੀਸਦੀ ਹਿੱਸੇ ਦੇ ਮਲਕਾਨਾ ਹੱਕ ਸ਼੍ਰੀਮਤੀ ਬਲਵਾਂਤ ਕੌਰ ਦੀ ਰਜਿਸਟਰਡ ਵਸੀਅਤ ਮਿਤੀ: 22.11.1995 ਦੇ ਆਧਾਰ 'ਤੇ ਆਪਣੇ ਨਾਂ ਤਬਦੀਲ ਕਰਨ ਲਈ

अरापन 'ड अपाट हा डान्सार अदह कर प्रदान जो जो हो। में जा दिकारों जो हो। में जा दिकार के किया हो जो कर का का पहिला है। में जा दिकार हो के कर कर पहिला है। के कर कर के कर कर के के कर के के कर के के कर के के कर के के कर के के कर के के कर कर के कर कर के कर कर

ਜਾਣਗਾ। ਸ਼੍ਰੀ ਰਰਜੀਤ ਸਿੰਘ ਸੰਧੂ, ਪੀਸੀਐਸ, ਅਜਿਸਟੈਂਟ ਅਸਟੇਟ ਆਵਿਸਰ, ਯੂ.ਟੀ., ਚੰਤੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ)

भागवार पुरस्क कर (प्राचनकर विकास (प्राचनकर विकास कर (प्रचनकर विकास कर (प्राचनकर विकास कर (प्रचनकर विकास कर (प्राचनकर विकास कर (प्रचनकर विकास कर))) वचन संघव ३ (देव वेबुक्रेगर-13(1)(हे))/14(3) स्मुली ट्रिमिञ्जिलल-॥ पीजीवाञ्च (जील पाजी ऑसल. केमापि ते. 33-34-35. मैबटन-17हे. धंबीब्स (जीसी कडे पेसी ऑसल 'डे ची चपू ब' क्लाप्ट बोडी कही है)

किन्ति रोजस्थात के स्ति हैं (स्त्रे/4359/2017 बेगर हो परण 19 से प्रियम्प (4) अरोक श्रेस्ट, स्वाम स्थाती दिविग्रिक्त (ध्रीवीकण) क्रिकर, 1993 हे किया 5 हे प्रियम्ब्य (2) हे रूप्त प्रीवाल नहें अरोड सेंच अरह सिकाण श्रेस्ट, की अरोड सेंच अरह सिकाण

ਬਨਾਮ ਅਰਵਿੰਦ ਕਾਸਟਿਗ

कर, 11) अवर्षक प्रमाणि पुण्डेक कि विकास वीमायंत्र प्रवास प्रमाणी । अवर्षक प्रमाणि पुण्डेक कि विकास वीमायंत्र प्रवास वार्या । 140-04, विभाग वार्या । 110-14, विभ

भोग मी इ. र. 106, धिंड बण्ड, दोणांक देखांगा, साम् भारत्यां मार्गाच्याना भारति क्या स्वतः ह्या स्वतः ह्या स्वतः स्वतः भारति भारति स्वतः स

ਸੰਮਨ ਜਦੋਂ ਕਿ, ਓਏ/4359/2017 ਮਿਤੀ 13.07.2022 ਨੂੰ ਮਾਣਯੋਗ ਪ੍ਰਧਾਨਗੀ ਅਫਸਰ/ਰਜਿਸਟਰਚ ਸਨਮੁਖ ਸੂਚੀਵਧ ਕੀਤਾ ਗਿਆ ਸੀ। ਜਦੋਂ ਕਿ ਆਪਣੇਸ਼ ਸੰਸੰਧੀਆਂ ਦੇ ਵਿੱਚ

ਸੁਚੀਖਾਪ ਕੀਤਾ ਗਿਆ ਸੀ। ਜੰਦ ਵਿਕਾ ਸਟਕੀ ਜ਼ਰਿਉਨਨ ਨੇ ਐਕਟ ਦੀ ਧਾਰਾ 19(4) ਅਧੀਨ ਉਕਤ ਅਰਜੀ (ਓ ਏ ) ਤੁਹਾਡੇ ਵਨੇਂ ਕਰਜਾ ਬੁਗਏ 2622569367-(ਅਰਜੀ ਸਮੇਤ ਦਸਤਾਵੇਜ਼ਾਂ ਦੀਆਂ ਕਾਪੀਆਂ ਆਦਿ ਦੇ ਨਾਲ, ਨਾਥੀ) ਦੀ ਵਸੂਲੀ ਲਈ ਰੁਹਾਡੇ ਸਿਨਨਨਿਰਿੰਟ ਜਾਰੇ ਕੀਤਾ ਜਾਂਦਾ ਹੈ ਐਕਟ ਦੀ ਧਾਰਾ 19 ਦੀ ਉੱਪ-ਧਾਰਾ (4) ਦੇ ਅਨੁਸਾਰ, ਤੁਹਾਨੂੰ ਬਚਾਅ ਪੱਖ ਨੂੰ ਹੋਰ ਲਿਖੇ ਅਨੁਸਾਰ ਨਿਰਦੇਸ਼ ਦਿੱਤਾ ਜਾਂਦਾ ਹੈ

ਸੰਕਟ ਦੇ ਹੋ ਪਾਰਾ 10 ਦੀ ਉਪ-ਪਾਰਾ (ਹ.) ਦੇ ਅਨੁਸਾਰ, ਤੁਹਾਨੂੰ ਬਚਾਮ ਪੱਖ ਨੂੰ ਹੋਣ ਇੱਕੇ ਅਨੁਸਾਰ ਨਿਲਦੇਗ ਦਿੱਤਾ । ਜਾਂਦਾ ਹੈ – ਜੀ ਸਭ ਦੇ ਤੱਹ ਨਿਲਾਂ ਦੇ ਅੰਦਰ ਕਾਰ ਦਰਸ਼ਾਂ ਵਿੱਚ ਕਿਉਂਦੇ ਨਹੀਂ ਰਾਹਤ ਲਈ ਕੀਤੀ ਗਈ ਬੇਨਤੀ (1) ਜਿਹੜੇ ਕੀਤੇ ਜਨ੍ਹਾਂ ਕੀਤੇ ਜਾਣੀ ਚਾਲੀਆਂ । (1) ਜਨ੍ਹਾਂ ਕੀਤੀ ਜਾਣੀ ਚਾਲੀਆਂ । ਦੇ ਤੁਹਾਨੂੰ ਅਨੁਸਾਰ ਲੋਗ ਨਿਲਾਂ 30 ਦੇ ਰਹਿਤ ਵਿਲੇਕਾਰ ਦੁਆਰਾ ਦਰਸ਼ਾਦੇ ਸ਼ਾਂ ਮੋਗੀਆਂ ਅਤੇ ਸੰਪਣੀਆਂ ਤੋਂ ਬੋਲਣਾ ਕਾਰ ਸੰਪਣੀਆਂ ਜਾਂ ਸੰਮੜੀਆਂ ਦੇ ਕੋਰਟਿਆਂ ਦਾ ਸੁਝਾਲਾ ਕਰਨਾ: (3) ਤੁਹਾਨੂੰ ਅਨੁਸਾਰ ਅਤੇ ਜੀ ਦੇ ਤਰੀ ਨਿਲਾਂ 30 ਦੇ ਰਹਿਤ ਵਰਲਾਈ ਸੁਧੀਆਂਤ ਸੰਪਣੀਆਂ ਜਾਂ ਅਜਿਹੀਆਂ ਹੋ ਜ਼ਿਹਤੀਆਂ ਅਤੇ ਸਿਪੜੀਆਂ ਤੋਂ ਭਰਗ ਦੇ ਰਹਿਤ ਜ਼ਿਹਤੀ ਜ਼ਿਹਤੀ ਜ਼ਿਹਤੀ ਜ਼ਿਹਤੀ ਜ਼ਿਹਤੀ ਜ਼ਿਹਤੀ ਜ਼ਿਹਤੀ ਜ਼ਿਹਤੀ ਜ਼ਿਹਤੀ ਜ਼ਿਹਤੀਆਂ ਜੋ ਸਿਪੜੀਆਂ ਕੀਤਾ ਸਿਪੜੀਆਂ ਜੋ ਸੁਝਾਲਾ ਕਰਨਾ: (3) ਤੁਹਾਨੇ ਸਿਪੜੀਆਂ ਅਤੇ ਸਿਪੜੀਆਂ ਅਤੇ ਸਿਪੜੀਆਂ ਦਾ ਸ਼ਾਲਾ ਲੋਕੀ ਦੇ ਜ਼ਿਹਤੀ ਜ਼ਿਹਤੀ ਜ਼ਿਹਤੀਆਂ ਜਾਂ ਜ਼ਿਹਤੀਆਂ ਅਤੇ ਸਿਪੜੀਆਂ ਦਾ ਸ਼ਾਲਾ ਲੋਕੀ ਦੇ ਕੁੱਤ ਜਿਲਾ ਉੱਤੇ ਤੁਹਾਨੀਆਂ ਦੀ ਭਰਤੀਆਂ ਹੋ ਜ਼ਹਤੀਆਂ ਜਾਂ ਜ਼ਹਤੀ ਜ਼ਹਤੀ ਜ਼ਹਤੀ ਜ਼ਹਤੀ ਜ਼ਹਤੀਆਂ ਜਾਂ ਜ਼ਹਤੀ ਜ਼ਹਤੀ ਜ਼ਹਤੀ ਜ਼ਹਤੀ ਜ਼ਹਤੀ ਜ਼ਹਤੀ ਜ਼ਹਤੀਆਂ ਜ਼ਹਤੀ ਸੁਪੜੀਆਂ ਅਤੇ ਸਿਪੜੀਆਂ ਜਾਂ ਹੋ ਸਿਪੜੀਆਂ ਜਾਂ ਦੇ ਸਿਪੜੀਆਂ ਅਤੇ ਸਿਪੜੀਆਂ ਦੀ ਸਿਪੜੀਆਂ ਜ਼ਹਤੀ ਜ਼ਹਤੀਆਂ ਦੀ ਵਿਕੜੀ ਜ਼ਹਤੀਆਂ ਜ਼ਹਤੀ ਸਿਪੜੀਆਂ ਜ਼ਹਤੀ ਸਿਪੜੀਆਂ ਜ਼ਹਤੀ ਸਿਪੜੀਆਂ ਜਾਂ ਹੋ ਸਿਪੜੀਆਂ ਅਤੇ ਸਿਪੜੀਆਂ ਦੀ ਵਿਕੜੀ ਜ਼ਹਤੀ ਜ਼ਹ

ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅੱਜ ਮਾਲੇਰਕੋਟਲਾ ਦੇ ਪੱਤਰਕਾਰ ਭਾਈਚਾਰੇ ਦੀਆਂ ਤਿੰਨ ਯੂਨੀਅਨਾਂ ਵੱਲੋਂ ਸਾਂਝੇ ਤੌਰ ਤੇ ਇੱਕ ਮੈਮੋਰੰਡਮ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਸ੍ਰੀ ਸੰਯਮ ਅਗਰਵਾਲ ਨੂੰ ਦਿੱਤਾ ਗਿਆ, ਜਿਸ ਵਿੱਚ ਪੱਤਰਕਾਰਾਂ ਵੱਲੋਂ ਜਿਲ੍ਹਾ

ਮਾਲੇਰਕੋਟਲਾ ਵਿੱਚ ਪ੍ਰੈਸ ਕਲੱਬ ਦੀ ਬਿਲਡਿੰਗ ਬਣਾਉਣ ਦੀ ਮੰਗ ਕੀਤੀ ਗਈ ਅਤੇ ਨਾਲ ਹੀ ਜਦੋਂ ਤੱਕ ਬਿਲਡਿੰਗ ਨਹੀਂ ਬਣ ਜਾਂਦੀ ਉਦੋਂ

ਤੱਕ ਕਿਸੇ ਹੋਰ ਬਿਲਤਿੰਗ ਜਾਂ ਮਾਲੇਰਕੋਟਲਾ ਕਲੱਬ ਦੀ ਬਿਲਡਿੰਗ ਦੀ ਵਰਤੋਂ ਦੀ ਮਨਜ਼ੂਰੀ ਦੀ ਵੀ ਮੰਗ ਰੱਖੀ ਗਈ ਹੈ ਡਿਪਟੀ ਕਮਿਸ਼ਨਰ ਗਈ ਹੋ ਡਿਪਟ। ਕਸ਼ਸ਼ਨਰ ਵੱਲੋਂ ਪੱਤਰਕਾਰਾਂ ਦੀਆਂ ਦੋਵੇਂ

ਵਲ ਹੈ ਤਰਕਾਰਾ ਦਾਆਂ ਦਵ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਪੂਰਾ ਕਰਨ ਦਾ ਭਰੋਸਾ ਦਿਵਾਇਆ ਗਿਆ ਹੈ। ਜ਼ੁਬੇਗੀ, ਮਾਮੂਨ ਰਸ਼ੀਦ,ਕਿੰਮੀ ਅਰੋਡਾ, ਮਹਿਮੂਦ ਇਸ ਮੌਕੇ ਹੁਸੈਨ ਸ਼ੇਖ, ਅਸਲਮ ਨਾਜ਼, ਸ਼ਾਹਿਦ ਬਿੰਦ, ਮੁਹੰਮਦ ਸ਼ਹਿਬਾਜ਼ ਹਾਜ਼ਿਰ ਸਨ।

#### ਕਲਾਸੀਵਾਈਂਡ ਇਸ਼ਤਿਹਾਜ

ਬੇਦਖਲੀ ਨੋਟਿਸ

➡ ਮੈੱ, ਅਵਤਾਰ ਸਿੰਘ ਪੁੱਤਰ ਪੂਰਨ ਚੈਦ ਵਾਸੀ ਪਿੰਡ ਉੱਚਾ ਬੋਹੜ ਵਾਲਾ, ਤਹਿ. ਦਾਸ਼ਾ ਕਿਤ ਦੇ ਚੇ ਬਹੁਤ ਵਾਲਾ, ਤਹਿ: ਸੁਲਤਾਨ ਪੁਰ ਲੱਧੀ, (ਕਪੂਰਬਲਾ) ਦਾ ਹਾਂ ਤੇ ਹਲਫੀਆ ਬਿਆਨ ਕਰਦਾ ਹਾਂ ਕਿ ਮੇਰਾ ਲੜਕਾ ਅਕਾਸ਼ਦੀਪ ਸਿੰਘ ਪੁੱਤਰ ਅਵਤਾਰ ਸਿੰਘ (ਪਤਾ ਉਪਰੋਕਤ) ਬਰੀ ਸੰਗਤ ਵਿੱਚ ਪੈ ਗਿਆ ਹੈ ਤੇ ਮੇਰੇ ਕਹਿਣੇ ਤੋਂ ਬਾਹਰ ਹੈ। ਮੈਂ ਇਸ ਨੂੰ ਆਪਣੀ ਕੁੱਲ ਚੱਲ ਅਤੇ ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ।ਜੋ ਕੋਈ ਇਸ ਨਾਲ ਲੈਣ ਦੇਣ ਕਰੇਗਾ ਤਾਂ ਖੁੱਦ ਜਿੰਮੇਵਾਰ ਹੋਵੇਗਾ। ਮੈਂ ਜਾਂ ਮੇਰੀ ਚੱਲ: ਜ਼ੱਲ ਜਾਇਦਾਦ ਹਰਗਿਜ਼ ਜ਼ਿੰਮੇਵਾਰ ਨਹੀਂ

ਹੋਵੇਗੀ। oeum 🖝 ਮੈਂ. ਬਲਦੇਵ ਸਿੰਘ ਪੱਤਰ ਉਜਾਗਰ ਅ, ਬਲਦਵ ਸਿਘ ਪੁਤਰ ਉਜਾਗਰ ਸਿੰਘ ਵਾਸੀ ਸ਼ਹਿਣਾ ਪੱਤੀ ਬੱਠਾ ਭੋਲੀਆ (ਬਰਨਾਲਾ) ਆਪਣਾ ਵਿਅਹੁਤਾ ਪੁੱਤਰ ਰਾਜਵਿੰਦਰ ਸਿੰਘ ਅਤੇ ਉਸ ਦੀ ਪਤਨੀ ਅਮਨਦੀਪ ਕੌਰ, ਜੋ ਮੇਰੇ ਕਹਿਣੇ ਤੋਂ ਬਾਹਰ ਹਨ। ਉਕਤ ਦੋਵਾਂ ਨੂੰ ਆਪਣੀ ਚੱਲ-ਅੱਚਲ ਜਾਇਦਾਦ ਵਿੱਚੋਂ ਬੇਦਖ਼ਲ ਕਰਦਾ ਹਾਂ। ਉਸ ਨਾਲ ਲੈਣ-ਦੇਣ ਕਰਨ ਵਾਲਾ ਵਿਅਕਤੀ ਨਵੇਂ-ਨੁਕਸਾਨ ਦਾ ਖੁਦ ਜ਼ਿੰਮੇਵਾਰ ਹੋਵੇਗਾ। ਸਬੰਧਤ ਨੌਟ ਕਰਨ। ਕਾ ਮੈਂ, ਗੁਰਦੇਵ ਸਿੰਘ ਪੁੱਤਰ ਗਰਜਾ ਸਿੰਘ

ਵਾਸੀ ਪਿੰਡ ਸਲੇਮਪਰ ਖਰਦ, ਤਹਿਸੀਲ ਖਰੜ ਐਸਏਐਸ ਨਗਰ ਆਪਣੇ ਲੜਕੇ ਕਰਡ, ਅਸਟਯਸ ਨਗਰ ਆਕਵ ਲੜਕ ਰਾਜਵੀਰ ਸਿੰਘ, ਨੂੰਹ ਹਰਦੀਪ ਕੌਰ, ਪੋਤਰੀ ਗੁਰਸਿਮਰਨ ਕੌਰ, ਪੋਤਰਾ ਜੋਵਨਪ੍ਰੀਤ ਸਿੰਘ -ਨ ਕਹਿਣੇ ਤੋਂ ਬਾਹਰ ਹੋਣ ਕਾਰਨ ਆਪਣੀ ਚੁੱਲ ਅਤੇ ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਉਨ੍ਹਾਂ ਨਾਲ ਲੈਣ ਦੇਣ ਕਰਨ ਵਾਲੇ ਖੁੱਦੂ ਜ਼ਿੰਮੇਵਾਰ ਹੋਣਗੇ।

♣ ਮੈਂ, ਓਮ ਪ੍ਰਕਾਸ਼ ਪੁੱਤਰ ਰਾਮ ਦਾਸ ਵਾਸੀ ਮਕਾਨ ਨੂੰ. 2813, ਨਿਊ ਦਸ਼ਮੇਸ਼ ਨਗਰ, ਵਾਰਡ ਨੂੰ. 1 ਰਾਜਪੁਰਾ, ਤਹਿਸੀਲ ਰਾਜਪੁਰਾ, ਜਿਲਾ ਪਟਿਆਲਾ ਆਪਣੇ ਪੁੱਤਰ ਸੁਰਜੀਤ ਕੁਮਾਰ, ਅਮਰਜੀਤ ਕੁਮਾਰ ਤੋਂ ਰਿੰਕੂ ਨੂੰ ਮੇਰੇ ਕਹਿਣ ਤੋਂ ਬਾਹਰ ਹੋਣ ਕਰਕੇ ਇਹਨਾਂ ਤਿੰਨਾਂ ਨੂੰ ਅਪਣੀ ਚਲ-ਅਚੱਲ ਜਾਇਦਾਦੂ ਤੋਂ ਬੇਦਖਲ ਕਰਦਾ ਹਾਂ। ਇਹਨਾਂ ਨਾਲ ਲੈਣ-ਦੇਣ ਕਰਨ ਵਾਲਾ ਖਦ ਜ਼ਿੰਮੇਵਾਰ ਹੋਵੇਗਾ।

ਜਿਸਵਾਰ ਹਵਗਾ। **☞ ਅਸੀਂ**, ਜਸਪਾਲ ਸਿੰਘ ਪੁੱਤਰ ਜੋਗਿੰਦਰ ਸਿੰਘ ਅਤੇ ਜਸਵਿੰਦਰ ਕੌਰ ਪਤਨੀ ਜਸਪਾਲ ਸਿੰਘ ਵਾਸੀਆਨ ਪਿੰਡੂ ਚਤੈਹਰਾ ਤਹਿਸੀਲ ਸਮਾਣਾ ਜਿਲਾ ਪਟਿਆਲਾ, ਆਪਣੇ ਲੜਕਾ ਜਤਿੰਦਰਵੀਰ ਸਿੰਘ ਅਤੇ ਨੂੰਹ ਮਨਪ੍ਰੀਤ ਕੌਰ ਸਾਡੇ ਕਹਿਣੇ ਤੋਂ ਬਾਹਰ ੂ ਹੋਣ ਕਰਕੇ ਸਾਡੀ ਚੱਲ ਅਚੱਲ ਜਾਇਦਾਦ ਤੋਂ ਬੇਦਖਲ ਕਰਦੇ ਹਾਂ। ਇਹਨਾਂ ਨਾਲ ਲੈਣ-ਦੇਣ ਕਰਨ ਵਾਲਾ ਖੁਦ ਜਿੰਮੇਵਾਰ

🖛 ਮੈਂ, ਮੁੰਹਮਦ ਲਾਲਾ ਪੁੱਤਰ ਮੁੰਹਮਦ ■ ਮੌ. ਮੁੱਹਮਦ ਲਾਲਾ ਪੁੱਤਰ ਮੁੱਹਮਦ ਸੁਸਤਾਕ ਵਾਸੀ ਮਕਾਨ ਨੰ. 750, ਰਾਜੀਵ ਕਲੌਨੀ, ਪੰਚਕੂਲਾ, ਹਲਿਆਣਾ, ਹਾਲ ਵਾਸੀ ਮਕਾਨ ਨੰ. 599, ਕ੍ਰਿਸ਼ਨਾ ਇਨਕਲੇਵ, ਗਾਜੀਪੁਰ (ਢਕੋਲੀ), ਤੁਠੰਸੀਲ ਛੇਤਾ ਬੱਸੀ, ਜਿਲਾ ਐਸ. ਟੇ ਐਸ. ਨਗਰ (ਮੌਹਾਲੀ) ਆਪਣੇ ਲੜਕੇ ਮੁੱਹਮਦ ਪ੍ਵੇਜ ਅਤੇ ਉਸਦੀ ਪਤਨੀ ਇਸ਼ਹਾਨਾ ਅਤੇ ਉਸਦੀ ਤਿੰਨੇ ਬੱਢੀ ਕੁਸਤਿਕ ਆਪਣਾ ਹਲਿਵਾ ਦੇ ਪੁੱਤੇ ਵਿੱਕੋ ਪਤਨ। ਦਿਸ਼ਦਾਨਾ ਅਤੇ ਦੂਸਦ ਸਤਨ ਕਚ ਸ਼ਾਹਿਦ ਆਯਤ, ਸ਼ਾਦਿਕ ਨੂੰ ਮੇਰੇ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ ਅਚੱਲ ਜਾਇਦਾਦੂ ਤੋਂ ਬੇਦਖਲ਼ ਕਰਦਾ ਹਾਂ। ਇਨ੍ਹਾਂ ਨਾਲ ਲੈਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ।

#### ਮੋਟਰ ਕੁਨੈਕਸ਼ਨ

→ ਇਊਬਵੇਲ ਕੁਨੰਕਸ਼ਨ ਖਾਤਾ ਨੰ: AP09/424 ਖਪਤਕਾਰ ਗੁਰਚਰਨ ਸਿੰਘ ਪੁੰਤਰ ਬੂਟਾ ਸਿੰਘ ਪਿੰਡ ਦੇਦਰਾਨ ਵਿਖੇ ਚੱਲ ਰਿਹਾ ਹੈ ਹੁਣ ਉਰਕਤ ਕੁਨੰਕਸ਼ਨ ਨੂੰ ਤਿਨੰਕਾਰ ਕਰਮ ਸਿੰਘ ਬਰਾਗ ਪੁੱਤਰ ਜਸਪਾਲ ਸਿੰਘ ਦੇਦਰਾਨ ਆਪਣੇ ਨਾਮ ਕਰਾਉਣ ਲਈ ਨਾਂ ਬਣਲੀ ਕਰਨ ਦਾ ਬਿਨੇ ਪੰਤਰ ਇਸ ਦਫ਼ਤਰ ਵਿਖੇ ਪੇਸ਼ ਕੀਤਾ ਹੈ। ਜੇਕਰ ਕਿਸੇ ਨੂੰ ਵੀ ਇਸ ਕੋਸ਼ੀ ਕੋਰਸਿ ਟਿਕਸ਼ਕਾ ਹੈ ਤਾਂ 10 ਦਿਨਾਂ ਦੇ ਸਬੰਧੀ ਕੋਈ ਇਤਰਾਜ ਹੈ ਤਾਂ 10 ਦਿਨਾਂ ਦੇ ਅੰਦਰ ਪੀਐਸਪੀਸੀਐਲ ਵੇਡ ਉੱਪ ਮੰਡਲ ਜੇਤੋ

ਅੰਦਰ ਪੀਐਸਪੀਸੀਅਲ ਵੱਡ ਉਪ ਮੰਡਲ ਜੰਡ ਵਿਖੇ ਲਿਖਤੀ ਤੁਹਾ ਵਿੱਚ ਪੈਸ਼ ਕਰੋ ■ ਟਿਊਬਵੈਂਲ ਕੁਨੈਕਸ਼ਨ ਖਾਂਤਾ ਨੂੰ: AP40/214 ਖਪਤਕਾਰ ਸਰਬਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਪਿੰਡ : ਮੰਤਾ ਵਿਖੇ ਚੱਲ ਰਿਹਾ ਹੈ। ਹੁਣ ਬਿਨੈਕਾਰ ਧਾਦਵਿੰਦਰ ਸਿੰਘ ਪੁੱਤਰ ਰਗੇਲ ਸਿੰਘ ਪਿੰਡ ਵਾਂਡਦਰਾਕਾ ਉਕਤ ਕੁਨੈਕਸ਼ਨ ਆਪਣੇ ਨਾਮ ਕਰਵਾਉਣਾ ਬਾਹੁੰਦੀ ਕੁਨੰਕਸ਼ਨ ਆਪਣੇ ਨਾਮ ਕਰਵਾਉਣ ਚਾਹੁੰਦ ਹਨ। ਜੇਕਰ ਕਿਸੇ ਨੂੰ ਵੀ ਇਸ ਸਬੰਧੀ ਕੋਈ ਇਤਰਾਜ ਹੈ ਤਾਂ 10 ਦਿਨਾਂ ਦੇ ਅੰਦਰ ਪੀਐਸਪੀਸੀਐਲ ਵੰਡ ਉੱਪ ਮੰਡਲ ਜੇਤੇ ਵਿਖੇ ਲਿਖਤੀ ਰੂਪ ਵਿੱਚ ਪੇਸ਼ ਕਰੇ। ਵਾ ਇਸ ਦਫ਼ਤਰ ਅਧੀਨ ਇੱਕ ਨੈ.

■ ਇਸ ਦੋਫ਼ਤਰ ਅਪਾਨ ਇਕ ਨ. ਟਿਉਬਵੇਲ ਕੁਨੈਕਬਨ ਸ੍ਰੀ ਹਰੰਬਸ ਸਿੰਘ ਪੁੰਤਰ ਸ੍ਰੀ ਬਲਦੇਵ ਸਿੰਘ ਪਿੰਡ ਝੁਨੀਰ ਖਾਤਾ ਨੰ. AP280197H ਚੱਲਦਾ ਹੈ ਜ਼ਮੀਨ ਦ ਤਬਾਦਲੇ ਰਾਹੀਂ ਮੋਟਰ ਕੁਨੈਕਸ਼ਨ ਵਾਲੀ ਜ਼ਮੀਨ ਸ੍ਰੀ ਪ੍ਰਮਜੀਤ ਸਿੰਘ ਪੁੰਤਰ ਸ੍ਰੀ ਬਲਦੇਵ ਸਿੰਘ ਦੇ ਹਿੱਸੇ ਆ ਗਈ ਹੈ। ਇਸ ਲਈ ਹੁਣ ਸਾਘ ਦੇ 10 ਸ ਆ ਗਈ ਹੈ। ਇਸ ਲਈ ਹੁਣ ਇਹ ਕੁਨੰਕਰਸ਼ ਨੂੰ ਪ੍ਰੋਪਨਜੀਤ ਸਿੰਘ ਪੁੱਤਰ ਸ਼੍ਰੀ ਬਚਦੇਵ ਸਿੰਘ ਪਿੰਡ ਵੂਨੀਰ ਦੇ ਨਾਮ ਤਬਦੀਲ ਕੀਤਾ ਜਾ ਰਿਹਾ ਹੈ। ਜੇਅਰ ਕਿਸੇ ਇਸ ਨਾਮ ਬਦਲੀ ਸਬੰਧੀ ਕੋਈ ਇਤਰਾਜ਼ ਹੋਵੇ ਤਾਂ ਉਹ 30 ਦਿਨਾਂ ਦੇ ਅੰਦਰ-ਅੰਦਰ ਉਪ ਮੰਡਲ ਅਵਸਰ ਪੰਜਾਬ ਸਟੇਤ ਪਾਵਰ ਕਾਰਪੋਸ਼ੇਸ਼ਨ ਲਿਮਟਿੰਡ ਦੂਨੀਰ ਨੂੰ ਲਿਖਤੀ ਰੂਪ ਵਿੱਚ ਇਤਰਾਸ਼ ਦੀ ਪਾਸ਼ਕ ਸ਼ਰਦਾ ਹੈ। ਬਾਮਟਰ ਵਿੱਚ ਇਤਰਾਜ਼ ਪੇਸ਼ ਕਰ ਸਕਦਾ ਹੈ।ਬਾਅਦ ਵਿੱਚ ਕੀਤਾ ਗਿਆ ਇਤਰਾਜ਼ ਮੈਨਿਆ ਨਹੀਂ

ਵਿੱਚ ਕੀਤਾ ਗਿਆ ਇਤਰਾਕ ਮੰਨਿਆ ਨਹੀਂ ਜਾਵੇਗਾ ਅਤੇ ਨਾਂ ਬਦਸ਼ੀ ਦੀ ਕਾਰਵਾਈ ਪੂਰੀ ਕਰ ਲਈ ਜਾਵੇਗੀ।

☞ ਇਸ ਦਾਫ਼ਤਰ ਅਧੀਨ ਇੱਕ ਨੰ: ਉੱਪ੍ਰੋਡਵੇਲ ਕੁਨੈਕਰਨ ਸ੍ਰੀ ਬਲਦੇਵ ਸਿੰਘ ਪੁੰਤਰ ਸ਼੍ਰੀ ਕੌਰ ਸਿੰਘ ਪਿੰਡ ਤੁਨੀਰ ਖਾਤਾ ਨੰ: AP260275P ਜਦਦਾ ਹੈ। ਸ੍ਰੀ ਬਣਦੇ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਕੁਨੈਕਸ਼ਨ ਵਾਲੀ ਜਮੀਨ ਵਿਕਾਸਤ ਰਾਂਹੀ ਉਨ੍ਹਾਂ ਦੇ ਪੁੱਤਰ ਸੁੱਧ ਹਰਜੀਤ ਇੱਕ ਦੋ ਹੋਏ ਆ ਗਈ ਹੈ। ਇਸ ਲਈ ਹੁਣ ਇਹ ਕੁਨੈਕਸ਼ਨ ਸ਼੍ਰੀ ਹਰਜੀਤ ਸਿੰਘ ਪੰਤਰ ਸ਼ੀ ਅਜੀੜ ਸਿੰਘ ਪਿੰਡ ਵਨੀਰ ਪੁਸ਼ਾ ਲਈ ਪੂਰ ਇਹ ਕੁਨਕਸ਼ਨ ਸ਼੍ਰਾਂ ਹਰਜ਼ਤਿ ਜ਼ਿੰਘ ਪੁੰਤਰ ਸ਼੍ਰੀਂ ਪ੍ਰਮਜ਼ੀਤ ਸਿੰਘ ਪਿੰਡ ਭੂਨੀਰ ਦੇ ਨਾਮ ਤਬਦੀਲ ਕੀਤਾ ਜਾ ਰਿਹਾ ਹੈ ਜੇਕਰ ਕਿਸੇ ਵਿਅਕਤੀ ਨੂੰ ਇਸ ਨਾਮ ਬਦਲੀ ਸਬੰਧੀ ਕੋਈ ਇਤਕਾਰ ਹੋਵੇਂ ਤਾਂ ਉਹ 30 ਦਿਨਾਂ ਦੇ ਅੰਦਰਾ- ਅੰਦਰ ਉਪ ਮੌੜਲ ਅਫ਼ਸਰ ਪੰਜਾਬ ਸਟੇਟ ਪਾਵਰ ਕਰਪੋਰੇਸ਼ਨ ਲਿਮਿਟਰ ਫ਼ੂਰੀਰ ਨੂੰ ਲਿਖਤੀ ਰੂਪ ਵਿੱਚ ਇਤਕਾਰ ਪੇਸ਼ ਕਰ ਸਕਦਾ ਹੈ। ਬਾਅੰਦ ਵਿੱਚ ਕੀਤਾ ਗਿਆ ਇਤਰਾਜ਼ ਮੈਨਿਆ ਨਹੀਂ ਜਾਵੇਗਾ ਅਤੇ ਨਾਂ ਬਦਲੀ ਦੀ ਕਾਰਵਾਈ ਪੂਰੀ ਕਰ ਲਈ ਜਾਵੇਗੀ।

#### ਬੇਦਖਲੀ ਨੋਟਿਸ

🖛 ਮੈਂ, ਕਰਣ ਬਾਲਾ ਗੁਪਤਾ ਪਤਨੀ ਲੇਟ ਸ਼ਾਮ ਲਾਲ ਗੁਪਤਾ ਵਾਸੀ ਮਕਾਨ ਨੈ. ਬੀ-XXI/ 998/1, ਸੇਖੜੀਆਂ ਮੁਹੱਲਾ ਬਟਾਲਾ ਤਹਿਸੀਲ ਬਟਾਲਾ ਜਿਲਾ ਗੁਰਦਾਸਪੁਰ ਆਪਣੇ ਲੜਕੇ ਪਕਜ ਗੁਪਤਾ ਨੂੰ ਮੇਰੇ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ-ਅਚੱਲ ਜਾਇਦਾਦ ਤੋਂ ਬੇਦਖਲ ਕਰਦੀ ਹਾਂ। ਇਸ ਨਾਲ ਲੈਣ-ਦੇਣ

## 00.66900700E

ਮੋਟਰ ਕੁਨੈਕਸ਼ਨ

■ ਇਸ ਦਫ਼ਤਰ ਅਧੀਨ ਇੱਕ ਨੰ: ਟਿਊਬਵੈਲ ਕੁਨੈਕਸ਼ਨ ਸ਼੍ਰੀ ਬਲਦੇਵ ਸਿੰਘ ਪੁੱਤਰ ਸ਼੍ਰੀ ਕੌਰ ਸਿੰਘ ਪਿੰਡ ਝੂਨੀਰ ਖਾਤਾ ਨੈ: ਤੂਤਰ ਸ਼੍ਰੂ ਕਰ ਸਿੰਘ ਪਿੰਡ ਭੂਨੀਰ ਖਾਤਾ ਨ AP260275P ਚਲਦਾ ਹੈ। ਸ਼੍ਰੀ ਬਲਦੇਵ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਕੁਨੈਕਸ਼ਨ ਵਾਲੀ ਜਮੀਨ ਵਿਰਾਸਤ ਰਾਹੀ ਉਨ੍ਹਾਂ ਦੇ ਪੱਤਰੇ ਸ਼੍ਰੀ ਹਰਜੀਤ ਸਿੰਘ ਦੇ ਹਿੱਸੇ ਆ ਗਈ ਹੈ। ਇਸ ਲਈ ਹਣ ਇਹ ਕਨੈਕਸ਼ ਆ ਗਈ ਹੈ। ਇਸ ਲਈ ਹੁਣ ਇਹ ਕੁਨਕਸ਼ਨ ਸ਼੍ਰੀ ਹਰਜੀਤ ਸਿੰਘ ਪੁੱਤਰ ਸ਼੍ਰੀ ਪ੍ਰਮਜੀਤ ਸਿੰਘ ਪਿੰਡ ਝੂਨੀਰ ਦੇ ਨਾਮ ਤਬਦੀਲ ਕੀਤਾ ਜਾ ਰਿਹਾ ਹੈ। ਜੇਕਰ ਕਿਸੇ ਵਿਅਕਤੀ ਨੂੰ ਇਸ ਨਾਮ ਬਦਲੀ ਸਬੰਧੀ ਕੋਈ ਇਤਰਾਜ਼ ਹੋਵੇ ਤਾਂ ਉਹ 30 ਦਿਨਾਂ ਦੇ ਅੰਦਰ- ਅੰਦਰ ਉਪ ਮੰਡਲ ਅਫ਼ਸਰ ਪੈਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ, ਝੁਨੀਰ ਨੂੰ ਲਿਖਤੀ ਰੂਪ ਵਿੱਚ ਇਤਰਾਜ਼ ਪੇਸ਼ ਕਰ ਸਕਦਾ ਹੈ। ਬਾਅਦ ਵਿੱਚ ਕੀਤਾ ਗਿਆ ਇਤਰਾਜ਼ ਮੰਨਿਆ ਨਹੀਂ ਜਾਵੇਗਾ ਅਤੇ ਨਾਂ ਬਦਲੀ ਦੀ ਕਾਰਵਾਈ ਪੂਰੀ ਕਰ ਲਈ ਜਾਵੇਗੀ।

#### ਆਮ ਸੂਚਨਾ

miya rahmat ullah, khud mya rahmat ullah, khud mohalla, Ludhiana hereby declare that my name is wrongly written as Gurleen Kour and my mother's name is Harjit Kour in my school certificates. But my correct name is Gurleer Kaur and my mother's name is Harjeet Kaur.

#### ਨਾਂ ਬਦਲੀ

▼ I, Rozy Bajaj W/o Arvind Narula R/o 75-C Rishi Nagar, Haibowal Khurd, Ludhiana ha changed my name and shall hereafter be known as Aastha Narula.

Kawaljit Singh r/o Hno. 1270 gal no. 6 new deep Avenue tehsil & no. o new deep Avenue tensii & Distt Tarn Taran have changed my Name Satnam Kaur ਕ ਮੈਂ, Malvinder Kaur ਪਤਨੀ ਸ ਬਚਿਤਰ ਸਿੰਘ ਵਾਸੀ ਪਿੰਡੂ ਮੱਲੇਵਾਲ ਤਹਿ

ਨਾਭਾ ਜ਼ਿਲਾ ਪਟਿਆਲਾ ਨੇ ਆਪਣਾ ਨਾਮ ਸਦਲ ਕੇ Malwinder Kaur ਰੱਖ ਲਿਆ ਹੈ ਬਦਲ ਕ Maimhoer Raur ਰਥ ਲਿਆ ਹੈ ਵਾ ਮੈਂ, ਰਤਨਦੀਪ ਸਿੰਘ ਪੁੱਤਰ ਇੰਦਰਜੀਤ ਸਿੰਘ ਮਕਾਨ ਨੰ: 2030, ਜਲ ਵਾਯੂ ਵਿਹਾਰ, ਸੈਕਟਰ 67, ਮੋਹਾਲੀ (ਪੰਜਾਬ) ਨੇ ਆਪਣੀ ਨਾਬਾਲਗ ਲੜਕੀ ਤਨਵੀਨ ਦ ਨਾਂਬਦਲ ਕੇ ਤਨਵੀਨ ਕੌਰ ਰੱਖ ਲਿਆ ਹੈ ਸਬੈਧਿਤ ਨੋਟ ਕਰਨ।

'ਚ ਛਪੇ ਇਸ਼ਤਿਹਾਰਾਂ (ਡਿਸਪਲੇ. ਨਹੀਂ ਲੈਂਦੀ। ਸਾਡਾ ਅਖ਼ਬਾਰ ਇਨ੍ਹਾਂ ਤਸਦੀਕ ਨਹੀਂ ਕਰਦਾ। ਪਾਠਕਾਂ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇ ਇਸ਼ਤਿਹਾਰਾਂ 'ਤੇ ਕਾਰਵਾਈ ਤੋਂ ਪਹਿਲ ਤੱਥਾਂ ਦੀ ਪਸ਼ਟੀ ਕਰ ਲੈਣ।

ਸਥਾਨ: ਲੁਧਿਆਣਾ ਮਿਤੀ: 25, ਜੁਲਾਈ, 2022

### 🞧 Vardhmān ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ

ਰਜਿ. ਦਫ਼ਤਰ: ਬਰਧਮਾਨ ਪਰਮਿਸਜ, ਚੰਡੀਗੜ੍ਹ ਰੋਡਾ, ਲੁਧਿਆਣਾ-141010 ਕੈਬਸਾਈਟ: www.vardhmansteel.com ਈਮੇਲ: secretarial.lud@vardhman.com ਸ਼ੀਆਈਐਨ: I 27100PB2010PI C033930. ਹੈਨ: ΔΔDCV4812B

ਮਿਤੀ 30 ਜਨ, 2022 ਨੂੰ ਖ਼ਤਮ ਹੋਏ ਤਿਮਾਹੀ ਦੇ ਅਣਪੜਤਾਲੇ ਵਿੱਤੀ ਨਤੀਜਿਆਂ ਦੀ ਸਟੇਟਮੈਂਟ

_			<i>(ਰੂ. ਲੱਖਾਂ</i> । ਸਾਲ ਖਾਤਮਾ		
ਲੜੀ ਨੇ:	ਵੇਰਵੇ	30 ਜਨ, 2022	30 ਮਾਰਚ, 2022		
		ਅਵਪਰਜ਼ਾਲੇ	31 ਮਾਵਚ, 2022 ਪੜਤਾਲੇ	30 ਜੂਨ, 2021 ਅਵਪਰਜ਼ਾਲੇ	ਪਰਤਾਲੇ
1	ਕਾਰੋਬਾਰ ਤੋਂ ਕੋਲ ਆਮਦਨ	47,507.51	36,486,24	33,277,97	139,735,17
2	ਸੁੱਧ ਕਾਤ/(ਘਾਣਾ) ਸਮੇਂ ਕਈ (ਟੈਕਸ ਅਤੇ ਅਸਧਾਰਨ ਅਤੇ ਜਾਂ ਵਾਧੂ ਮੌਦਾਂ ਤੇ ਪਹਿਲਾਂ)	4,062.79	4,893.18	4,268.55	15,833.56
3	ਸ਼ੁੱਧ ਲਾਡ/(ਘਾਟਾ) ਸਮੇਂ ਲਈ ਟੈਕਸ ਤੇ' ਪਹਿਲਾਂ (ਅਸਧਾਰਨ ਅਤੇ ਜਾਂ ਵਾਧੂ ਮੇਂਦਾ ਤੇ ਬਾਅਦ)	4,062.79	4,893.18	4,268.55	15,833.56
4	ਸੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਬਾਅਦ (ਅਸਧਾਰਨ ਅਤੇ/ ਜਾਂ ਵਾਧੂ ਮੱਦਾਂ ਤੇ ਬਾਅਦ)	3,029.60	2,919.29	2,779.73	10,075.04
5	ਕੁੱਲ ਵਿਆਪਕ ਆਮਦਨ ਸਮੇਂ ਲਈ (ਜਿਸ ਵਿੱਚ ਸ਼ਾਮਲ ਲਾਭ/ ਘਾਟਾ) ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ))	3,034.90	2,888.63	2,796.20	10,093.79
6	ਭੂਗਤਾਨ ਕੀ ਤੀ ਸੁਨਿਤੀ ਪੂੰਜੀ (ਵੱਜ ਵੇਂਲਿਊ ਤੂ. 10/- ਪ੍ਰਤੀ ਸ਼ੰਅਰ)	4,056.12	4,056.12	4,050.70	4,056.12
7	ਰਾਖਵਾਂ (ਮਲਾਂਕਣ ਰਾਖਵਾਂ ਤੋਂ ਬਗੈਰ)	54,484.45	51,439.92	44,695.23	51,439.92
8	ਸਕਿਓਰਿਟੀ ਪੀਮੀਅਮ ਖਾਤਾ	14,518.99	14,518.99	14,468.74	14,518.99
9	ਕੱਲ ਨਗਦ	58.540.57	55,496.04	48,745.93	55,496.04
10	ਭੂਗਤਾਨ ਕੀਤੀ ਕਰਜਾ ਪੂਜੀ/ਬਕਾਇਆ ਕਰਜਾ	-	-		
11	ਬਕਾਇਆ ਛੜਵਾਉਣ ਯੋਗ ਤਰਜ਼ੀਰ ਸ਼ੇਅਰ		-		
12	ਕਰਜਾ ਸ਼ਨਿਤੀ ਰੇਸ਼ੋ (ਮੇਂਦਾਂ)	0.30	0.23	0.50	0.23
13	ਪ੍ਰਤੀ ਸੰਅਰ ਆਮਦਨ (ਕ੍ਰ. 10 ਚਰੇਕ) (ਚਲੇਤ ਅਤੇ ਗੈਰ ਚਲੇਤ ਕਾਰੋਬਾਰ ਲਈ) 1. ਮੁਢਲੇ 2. ਭਰੂਵਿਤ	7,47 7,42	7.20 7.15	6.86 6.82	24.87 24.71
14	ਰਿਭੈਪਸ਼ਨ ਰਾਖਵੀ' ਪੰਜੀ	-	-		
15	ਡਵੇਦਰ ਰਿਡੈਪਸ਼ਨ ਰਾਖਵਾਂ				
16	ਕਰਜਾ ਸਰਵਿਸ਼ ਕਵਰੇਜ਼ ਰੇਸ਼ੋ	1,14	1,15	1.38	2.97
17	ਵਿਆਜ ਸਰਵਿਸ਼ ਕਵਰਜ ਰੇਸ਼ੇ	10.16	10.56	8.82	8.41

र पुरावार जे बढ़ा होता हो कि प्रतिक्षण परिवर्तकार होता विकास के बढ़ा होता है जो कि प्रतिक्षण कर उन्हों पर स्थाप के स्वार्तक कि होता है जो की कि प्रतिक्षण के स्थाप के स्वार्तक के स्थाप है जो की कि प्रतिक्षण के स्थाप के स्वार्तक के स्थाप के स्थाप

. ਲਿਸਟਿੰਗ ਰੇਗੂਲੇਸ਼ਨ ਦੇ ਰੇਗੂਲੇਸ਼ਨ 52(4) ਤਹਿਤ ਹੋਰ ਲਾਈਨ ਮੈਂਦਾਂ ਲਈ ਲੋੜੀਦੀ ਡਿਸਕਲੇਜਰ ਸਟਾਕ ਐਕਸਚੇਜਾਂ ਜੋ ਕਿ ਬੀਐਸਈ ਲਿਮਟਿਡ ਅਤੇ ਨੇਸ਼ਨਲ ਸਟਾਕ ਕਸਦੇਜ਼ ਆਫ਼ ਇੰਡੀਆ ਲਿਮਟਿਡ ਨੂੰ ਉਪਲੱਭਧ ਕਰਵਾਇਆ ਗਿਆ ਹੈ ਅਤੇ ਕੈਪਨੀ ਦੀਆਂ ਵੱ'ਬਸਾਈਟਾਂ ਅਕੂਲ, ya rdhnan, gon ਰਿਸੀਨੀ ਗੁਰੂਅੰਗਦ ਦ ਰਹੂਕਿਲੇ 52(4) ਭਾਰਤ ਹਨ ਦਾਨਾ ਜਦਾ ਨਵਾ ਨਲਾਵਾ ਡਿਸਲਨਸਥ ਸਾਟਕ ਨਾਲਸਥਾਸ਼ ਜ ਕ ਸਾਨਕ ਸ਼ਾਹਬਣ ਜਾਣ ਸ਼ਬਾਦੇਸ਼ ਲ ਸ਼ਬਦੇਜ ਮਾਰਵ ਇੰਡੇਆ ਨਿਸੀਟਿਡ ਨੂੰ ਉਮਲੰਬਧ ਕਰਵਾਇਆ ਗਿਆ ਹੈ ਹਨ ਤੋਂ ਕੈਪਨੀ ਦੀਆਂ ਵੱਬਾਈਦਾਂ <u>ਆਪ verdhaan.com</u> ਤੋਂ ਵੇਖਿਆ r. vardhaansteal.com ਅਤੇ ਸਟਾਕ ਨੇਕਸਦੇਜ਼ਾਂ ਦੀਆਂ ਵੱਬਸਾਈਟਾਂ ਆਆ.besindis.com ਅਤੇ <u>ਸ਼ਬਦ ਸ਼ਬਦੀ ਹਨ ਹੈ</u> ਵੇਖਿਆ

. ਇਹ ਵਿੱਤੀ ਨਤੀਜੇ ਕੈਪਨੀਜ਼ ਐਕਟ 2013 ਦੀ ਧਾਰਾ 133 ਜਿਸ ਨੂੰ ਸਬੋਧਤ ਨਿਯਮਾਂ ਨਾਲ ਪੜ੍ਹਿਆ ਜਾਵੇ ਤਹਿਤ ਦਰਸਾਏ ਇੰਡੀਅਨ ਅਕਾਉਟਿੰਗ ਸਟੈਡਰਡ ਲਈ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ

ਸਹੀ/-(ਸਚਿਤ ਜੈਨ ਵਾਈਸ-ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ